



# ਸਿਟੀ ਆਫ ਬ੍ਰੈਂਪਟਨ ਕਮਿਊਨਿਟੀ ਸੁਰੱਖਿਆ ਕਾਰਜ ਯੋਜਨਾ 2022-2025



## CSWO ਵਿਜ਼ਨ ਸਟੇਟਮੈਂਟ

ਇੱਕ ਸ਼ਕਤੀਸ਼ਾਲੀ ਅਤੇ ਜੁੜਿਆ ਹੋਇਆ ਬ੍ਰੈਂਪਟਨ, ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਹੈ, ਆਪਣੇਪਣ ਦੀ ਭਾਵਨਾ ਹੈ ਅਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ।

## CSWO ਮਿਸ਼ਨ ਸਟੇਟਮੈਂਟ

ਕਮਿਊਨਿਟੀ ਦੀਆਂ ਚਿੰਤਾਵਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਦੂਰ ਕਰਨ ਲਈ ਮਲਟੀ-ਲੈਵਲ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰਨਾ।

## CSWO ਦੇ ਸਿਧਾਂਤ

- ਸਹਿਯੋਗ
- ਵਚਨਬੱਧਤਾ
- ਦਇਆ
- ਬਰਾਬਰੀ, ਵੰਨ-ਸੁਵੰਨਤਾ ਅਤੇ ਸ਼ਮੂਲੀਅਤ
- ਸਬੂਤ-ਅਧਾਰਤ

## ਬ੍ਰੈਂਪਟਨ ਵਿੱਚ ਕਮਿਊਨਿਟੀ ਦੀ ਸੁਰੱਖਿਆ ਅਤੇ ਭਲਾਈ

- ਓਨਟਾਰੀਓ ਪੁਲਿਸ ਸਰਵਿਸਜ਼ ਐਕਟ (The Ontario Police Services Act) (1 ਜਨਵਰੀ, 2019 ਤੋਂ ਪ੍ਰਭਾਵੀ) ਹੇਠ ਮਿਊਨਿਸਿਪਲਟੀਜ਼ ਨੂੰ ਕਮਿਊਨਿਟੀ ਦੀ ਸੁਰੱਖਿਆ ਅਤੇ ਭਲਾਈ ਲਈ ਯੋਜਨਾਵਾਂ ਵਿਕਸਿਤ ਕਰਨਾ ਜ਼ਰੂਰੀ ਹੈ
- ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ (Community Safety & Well-Being Office) (CSWO) ਦੀ ਸਥਾਪਨਾ 2021 ਵਿੱਚ, ਟਰਮ ਆਫ ਕਾਊਂਸਿਲ ਪ੍ਰਾਇਰਟੀ (Term of Council Priority) ਵਜੋਂ, ਮਿਡ-ਟਰਮ ਰਿਵਿਊ ਐਂਡ ਇਵੈਲਿਊਏਸ਼ਨ ਦੇ ਦੌਰਾਨ ਹੋਈ ਸੀ।
- CSWO, ਕਮਿਊਨਿਟੀ ਸਰਵਿਸਜ਼ ਵਿਭਾਗ ਦੇ ਅੰਦਰ ਹੈ
- ਇਹ ਹਾਈਵੇ 410 (Highway 410) ਅਤੇ ਵਿਲੀਅਮਸ ਪਾਰਕਵੇ (Williams Parkway) ਦਾ ਇਸਤੇਮਾਲ ਕਰਕੇ, ਸਿਟੀ ਨੂੰ ਚਾਰ ਕਮਿਊਨਿਟੀ ਸੁਰੱਖਿਆ ਚੌਥਾਈ ਹਿੱਸਿਆਂ (NW, NE, SW, SE) ਵਿੱਚ ਵੰਡਦਾ ਹੈ
- ਇਹ ਪੀਲ ਕਮਿਊਨਿਟੀ ਸੁਰੱਖਿਆ ਅਤੇ ਭਲਾਈ ਯੋਜਨਾ ਦਾ ਪੂਰਕ ਹੈ ਅਤੇ ਇਸਦੇ ਨਾਲ-ਨਾਲ ਕੰਮ ਕਰਦਾ ਹੈ
- ਦਖਲ ਦੇਣ ਦੇ ਲੈਵਲ: ਸਮਾਜਿਕ ਵਿਕਾਸ; ਰੋਕਥਾਮ; ਜੋਖਮ ਸਬੰਧੀ ਦਖਲ; ਘਟਨਾ ਲਈ ਪ੍ਰਤੀਕਿਰਿਆ

ਬ੍ਰੈਂਪਟਨ ਦੀ ਪਹਿਲੀ ਕਮਿਊਨਿਟੀ ਸੁਰੱਖਿਆ ਕਾਰਜ ਯੋਜਨਾ, ਸਿਟੀ ਆਫ ਬ੍ਰੈਂਪਟਨ ਦੇ ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦੀ ਇੱਕ ਪਹਿਲਕਦਮੀ ਹੈ ਅਤੇ ਇਸਦੀ ਪਛਾਣ, ਕਾਰਜਨੀਤੀ ਸਬੰਧੀ ਦਿਸ਼ਾ ਦੀ ਹਿਮਾਇਤ ਕਰਨ ਵਾਲੀ ਇੱਕ ਇੰਟਰਗਵਰਨਮੈਂਟਲ ਪ੍ਰਾਇਰਟੀ ਕਿ ਬ੍ਰੈਂਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ, ਵਜੋਂ ਹੋਈ ਸੀ।

ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ, ਸਾਰੇ ਵਿਭਾਗਾਂ ਵਿੱਚ ਅੰਦਰਲੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸਨੂੰ ਜਾਣਕਾਰੀ ਟਾਊਨ ਹਾਲਸ, ਨਿਵਾਸੀ ਮੀਟਿੰਗਾਂ, ਸਿਟੀਜਨ ਐਡਵਾਈਜਰੀ ਕਮੇਟੀ ਸਟ੍ਰੈਟਜੀ ਸੈਸ਼ਨ, ਸਿਟੀ ਕਾਊਂਸਿਲ ਦੇ ਇੰਟਰਵਿਊ, ਸਟਾਫ ਅਤੇ ਬਾਹਰਲੀ ਭਾਈਵਾਲ ਸ਼ਮੂਲੀਅਤ ਅਤੇ ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ ਦੇ ਦੁਆਰਾ, 1,800+ ਨਿਵਾਸੀਆਂ ਦੇ ਡੇਟੇ ਦੁਆਰਾ ਮਿਲਦੀ ਹੈ।

## 3 AREAS OF FOCUS

### ਜਾਗਰੂਕਤਾ

CSWO, ਕਮਿਊਨਿਟੀ ਜਾਣਕਾਰੀ ਅਤੇ ਵਸੀਲਿਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰੇਗਾ



### ਸ਼ਕਤੀਕਰਨ

CSWO, ਨਿਵਾਸੀਆਂ ਦੇ ਸ਼ਕਤੀਕਰਨ ਲਈ ਕੰਮ ਕਰੇਗਾ ਅਤੇ ਉਹਨਾਂ ਦੇ ਨੇਬਰਹੁੱਡਸ ਵਿੱਚ ਸੁਰੱਖਿਆ ਅਤੇ ਭਲਾਈ ਨੂੰ ਵਧਾਉਣ ਦੇ ਪ੍ਰਤੀ ਕਾਰਵਾਈ ਕਰਨ ਵਾਸਤੇ ਕੈਪੇਸਿਟੀ ਵਧਾਵੇਗਾ



21

ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦੀ ਅਗਵਾਈ ਅਤੇ ਸੰਚਾਲਨ ਵਾਲੀਆਂ ਜੁਗਤਾਂ

11

ਬਾਹਰਲੇ ਭਾਈਵਾਲਾਂ ਦੀ ਅਗਵਾਈ ਅਤੇ CSWO ਦੀ ਹਿਮਾਇਤ ਵਾਲੀਆਂ ਪਹਿਲਕਦਮੀਆਂ

28

ਅੰਦਰਲੀਆਂ ਮਿਊਨਿਸਿਪਲ ਡਿਵੀਜ਼ਨਾਂ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ, ਜੋ ਕਮਿਊਨਿਟੀ ਦੀ ਸੁਰੱਖਿਆ ਅਤੇ ਭਲਾਈ ਵਿੱਚ ਯੋਗਦਾਨ ਦਿੰਦੀਆਂ ਹਨ

16

ਟੇਬਲ ਅਤੇ ਨੈੱਟਵਰਕ, ਜਿਹਨਾਂ ਨਾਲ CSWO, ਕਮਿਊਨਿਟੀ ਦੀ ਸੁਰੱਖਿਆ ਅਤੇ ਭਲਾਈ ਵਾਸਤੇ ਸਹਿਯੋਗ ਕਰਦਾ ਹੈ

2022

- ਐਕਸ਼ਨ ਪਲਾਨ ਦੀ ਸ਼ੁਰੂਆਤ ਕਰਨਾ
- ਜੁਗਤਾਂ ਤੇ ਕੰਮ ਕਰਨਾ
- ਰੁਝਾਨਾਂ, ਬਿਹਤਰ ਪੱਧਰੀਆਂ, ਮੁੱਦਿਆਂ ਅਤੇ ਮੌਕਿਆਂ ਦੇ ਪ੍ਰਤੀ ਸਥਿਤੀ ਮੁਤਾਬਕ ਜਾਗਰੂਕਤਾ ਕਾਇਮ ਰੱਖਣਾ

2023

- ਲਗਾਤਾਰ ਜੁਗਤਾਂ ਪ੍ਰਦਾਨ ਕਰਨਾ
- ਰੁਝਾਨਾਂ, ਬਿਹਤਰ ਪੱਧਰੀਆਂ, ਮੁੱਦਿਆਂ ਅਤੇ ਮੌਕਿਆਂ ਦੇ ਪ੍ਰਤੀ ਸਥਿਤੀ ਮੁਤਾਬਕ ਜਾਗਰੂਕਤਾ ਕਾਇਮ ਰੱਖਣਾ

2024

- ਲਗਾਤਾਰ ਜੁਗਤਾਂ ਪ੍ਰਦਾਨ ਕਰਨਾ
- ਰੁਝਾਨਾਂ, ਬਿਹਤਰ ਪੱਧਰੀਆਂ, ਮੁੱਦਿਆਂ ਅਤੇ ਮੌਕਿਆਂ ਦੇ ਪ੍ਰਤੀ ਸਥਿਤੀ ਮੁਤਾਬਕ ਜਾਗਰੂਕਤਾ ਕਾਇਮ ਰੱਖਣਾ

2025

- ਲਗਾਤਾਰ ਜੁਗਤਾਂ ਪ੍ਰਦਾਨ ਕਰਨਾ
- ਸਮੀਖਿਆ ਅਤੇ ਮੁਲਾਂਕਣ
- ਰੁਝਾਨਾਂ, ਬਿਹਤਰ ਪੱਧਰੀਆਂ, ਮੁੱਦਿਆਂ ਅਤੇ ਮੌਕਿਆਂ ਦੇ ਪ੍ਰਤੀ ਸਥਿਤੀ ਮੁਤਾਬਕ ਜਾਗਰੂਕਤਾ ਕਾਇਮ ਰੱਖਣਾ

## ਜੁਗਤਾਂ

ਜੁਗਤ	2022	2023	2024	2025
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦਾ ਸਾਲਾਨਾ ਸਰਵੇਖਣ		X	X	X
ਨੇਬਰਹੁੱਡ ਗੱਪਸ਼ੱਪ ਮੌਕੇ		X	X	X
ਘਰ ਅਤੇ ਪ੍ਰਾਪਕਤੀ ਸਬੰਧੀ ਅਪਧਾਰ ਰੋਕਥਾਮ ਗਾਈਡ		X	X	X
CPED ਐਂਡ - ਚੈਕਲਿਸਟ ਅਤੇ ਸਟ੍ਰੀਟ ਵਾੱਕਸ			X	X
ਖਾਸ ਟ੍ਰੇਨਿੰਗ			X	X
ਹੋਰਡਿੰਗ ਕੋਲੀਸ਼ਨ ਸਪੋਰਟ	X	X	X	X
ਰੈਫਰਲ ਮੈਂਡਲ ਐਕਸਪੈਨਸ਼ਨ		X	X	X

ਜੁਗਤ	2022	2023	2024	2025
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦੀ ਆਨਲਾਈਨ ਮੌਜੂਦਗੀ	X	X	X	X
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦਾ ਨਿਊਜ਼ਲੈਟਰ		X	X	X
GeoHub ਨੇਬਰਹੁੱਡ ਪ੍ਰੋਵਾਈਲਸ		X	X	X
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦੀ ਮਾਨਤਾ ਦਾ ਹਫਤਾ			X	X
ਨੇਬਰਹੁੱਡ ਐਸੋਸੀਏਸ਼ਨ ਗਾਈਡ		X	X	X

ਜੁਗਤ	2022	2023	2024	2025
ਐਡਵਾਂਸ ਬ੍ਰੈਂਪਟਨ ਫੰਡ: ਕਮਿਊਨਿਟੀ ਸੁਰੱਖਿਆ ਦੀ ਉਪ-ਤਰਜੀਹ	X	X	X	X
ਕਮਿਊਨਿਟੀ ਸੁਰੱਖਿਆ ਕਵਾਰਟਰ ਕੋਆਰਡੀਨੇਟਰ	X	X	X	X
ਇਨੋਬਲਰ ਫਾਰ ਕਮਿਊਨਿਟੀ ਪ੍ਰੋਜੈਕਟਸ	X	X	X	X
ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ (2022)	X	X	X	X
ਕੇਂਦਰਿਤ ਨੇਬਰਹੁੱਡ ਵਿਕਾਸ ਅਤੇ ਸ਼ਮੂਲੀਅਤ	X	X	X	X
ਪੂਰੀ ਕਮਿਊਨਿਟੀ ਵਿੱਚ ਖਾਸ ਕਾਰਜਕਰਮ + ਪਬਲਿਕ ਐਂਜੂਕੇਸ਼ਨ		X	X	X
ਪੂਰੀ ਕਮਿਊਨਿਟੀ ਵਿੱਚ ਗੈਰਾਜ ਸੇਲ ਫੀਕੈਂਡ			X	X
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦੇ ਚੇਸਟ		X	X	X
ਕਮਿਊਨਿਟੀ ਸੁਰੱਖਿਆ ਅਤੇ ਭਲਾਈ ਦਫਤਰ ਦਾ ਵਾਲੰਟੀਅਰ ਪ੍ਰੋਗਰਾਮ			X	X

ਸਾਡੇ ਨਾਲ ਜੁੜੋ ਅਤੇ ਐਕਸ਼ਨ ਪਲਾਨ ਦੀ ਕਾਪੀ ਦੇਖੋ  
www.brampton.ca/communitysafety

